

 Print Page

## Sri Guru Granth Sahib

Displaying 518 of

ਜਿਸੁ ਸਿਮਰਤ ਸੁਖੁ ਹੋਇ ਸਗਲੇ ਦੁਖ ਜਾਹਿ ॥੨॥

Jis Simarath Sukh Hoe Sagalae Dhookh Jaahi ||2||

Remembering Him in meditation, happiness comes, and all sorrows and pains simply vanish. ||2||

ਗੁਜਰੀ ਵਾਰਾ (ਮਃ ੫) (੧) ਸ. (ਮਃ ੫) ੨:੭ - ਗੁਰੂ ਗ੍ਰੰਥ ਸਾਹਿਬ: ਅੰਗ ੫੧੮ ਪੰ. ੧

Raag Goojree Guru Arjan Dev

ਪਉੜੀ ॥

Pourree ||

Pauree:

ਗੁਜਰੀ ਕੀ ਵਾਰ: ੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੧੮

ਅਕੁਲ ਨਿਰੰਜਨ ਪੁਰਖੁ ਅਗਮੁ ਅਪਾਰੀਐ ॥

Akul Niranjan Purakh Agam Apaareeai ||

He is without relatives, immaculate, all-powerful, unapproachable and infinite.

ਗੁਜਰੀ ਵਾਰਾ (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੫੧੮ ਪੰ. ੧

Raag Goojree Guru Arjan Dev

ਸਚੇ ਸਚਾ ਸਚੁ ਸਚੁ ਨਿਹਾਰੀਐ ॥

Sacho Sachaa Sach Sach Nihaareeai ||

Truly, the True Lord is seen to be the Truest of the True.

ਗੁਜਰੀ ਵਾਰਾ (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੫੧੮ ਪੰ. ੧

Raag Goojree Guru Arjan Dev

ਕੂੜੁ ਨ ਜਾਪੈ ਕਿਛੁ ਤੇਰੀ ਧਾਰੀਐ ॥

Koorr N Jaapai Kishh Thaeree Dhhaareeai ||

Nothing established by You appears to be false.

ਗੁਜਰੀ ਵਾਰਾ (ਮਃ ੫) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੫੧੮ ਪੰ. ੨

Raag Goojree Guru Arjan Dev

ਸਭਸੈ ਦੇ ਦਾਤਾਰੁ ਜੇਤ ਉਪਾਰੀਐ ॥

Sabhasai Dhae Dhaathaar Jaeth Oupaareeai ||

The Great Giver gives sustenance to all those He has created.

ਗੁਜਰੀ ਵਾਰਾ (ਮਃ ੫) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੫੧੮ ਪੰ. ੨

Raag Goojree Guru Arjan Dev

ਇਕਤੁ ਸੂਤਿ ਪਰੋਇ ਜੋਤਿ ਸੰਜਾਰੀਐ ॥

Eikath Sooth Paroe Joth Sanjaareeai ||

He has strung all on only one thread; He has infused His Light in them.

ਗੁਜਰੀ ਵਾਰ (ਮਃ ੫) ੧:੫ - ਗੁਰੂ ਗ੍ਰੰਥ ਸਾਹਿਬ: ਅੰਗ ੫੧੮ ਪੰ. ੨

Raag Goojree Guru Arjan Dev

ਹੁਕਮੇ ਭਵਜਲ ਮੰਝਿ ਹੁਕਮੇ ਤਾਰੀਐ ॥

Hukamae Bhavajal Manjh Hukamae Thaareeai ||

By His Will, some drown in the terrifying world-ocean, and by His Will, some are carried across.

ਗੁਜਰੀ ਵਾਰ (ਮਃ ੫) ੧:੬ - ਗੁਰੂ ਗ੍ਰੰਥ ਸਾਹਿਬ: ਅੰਗ ੫੧੮ ਪੰ. ੩

Raag Goojree Guru Arjan Dev

ਪ੍ਰਭ ਜੀਉ ਤੁਧੁ ਧਿਆਏ ਸੋਇ ਜਿਸੁ ਭਾਗੁ ਮਥਾਰੀਐ ॥

Prabh Jeeo Thudhh Dhiaaeae Soe Jis Bhaag Mathhaareeai ||

O Dear Lord, he alone meditates on You, upon whose forehead such blessed destiny is inscribed.

ਗੁਜਰੀ ਵਾਰ (ਮਃ ੫) ੧:੭ - ਗੁਰੂ ਗ੍ਰੰਥ ਸਾਹਿਬ: ਅੰਗ ੫੧੮ ਪੰ. ੩

Raag Goojree Guru Arjan Dev

ਤੇਰੀ ਗਤਿ ਮਿਤਿ ਲਖੀ ਨ ਜਾਇ ਹਉ ਤੁਧੁ ਬਲਿਹਾਰੀਐ ॥੧॥

Thaeree Gath Mith Lakhee N Jaae Ho Thudhh Balihaareeai ||1||

Your condition and state cannot be known; I am a sacrifice to You. ||1||

ਗੁਜਰੀ ਵਾਰ (ਮਃ ੫) ੧:੮ - ਗੁਰੂ ਗ੍ਰੰਥ ਸਾਹਿਬ: ਅੰਗ ੫੧੮ ਪੰ. ੪

Raag Goojree Guru Arjan Dev

ਸਲੋਕੁ ਮਃ ੫ ॥

Salok Ma 5 ||

Shalok, Fifth Mehl:

ਗੁਜਰੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੧੮

ਜਾ ਤੂੰ ਤੁਸਹਿ ਮਿਹਰਵਾਨ ਅਚਿੰਤੁ ਵਸਹਿ ਮਨ ਮਾਹਿ ॥

Jaa Thoon Thusehi Miharavaan Achinth Vasehi Man Maahi ||

When You are pleased, O Merciful Lord, you automatically come to dwell within my mind.

ਗੁਜਰੀ ਵਾਰ (ਮਃ ੫) (੨) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੫੧੮ ਪੰ. ੪

Raag Goojree Guru Arjan Dev

ਜਾ ਤੂੰ ਤੁਸਹਿ ਮਿਹਰਵਾਨ ਨਉ ਨਿਧਿ ਘਰ ਮਹਿ ਪਾਹਿ ॥

Jaa Thoon Thusehi Miharavaan No Nidhh Ghar Mehi Paahi ||

When You are pleased, O Merciful Lord, I find the nine treasures within the home of my own self.

ਗੁਜਰੀ ਵਾਰ (ਮਃ ੫) (੨) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੧੮ ਪੰ. ੫  
Raag Goojree Guru Arjan Dev

ਜਾ ਤੂੰ ਤੁਸਹਿ ਮਿਹਰਵਾਨ ਤਾ ਗੁਰ ਕਾ ਮੰਤ੍ਰੁ ਕਮਾਹਿ ॥

Jaa Thoon Thusehi Miharavaan Thaa Gur Kaa Manthra Kamaahi ||

When You are pleased, O Merciful Lord, I act according to the Guru's Instructions.

ਗੁਜਰੀ ਵਾਰ (ਮਃ ੫) (੨) ਸ. (ਮਃ ੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੧੮ ਪੰ. ੫  
Raag Goojree Guru Arjan Dev

ਜਾ ਤੂੰ ਤੁਸਹਿ ਮਿਹਰਵਾਨ ਤਾ ਨਾਨਕ ਸਚਿ ਸਮਾਹਿ ॥੧॥

Jaa Thoon Thusehi Miharavaan Thaa Naanak Sach Samaahi ||1||

When You are pleased, O Merciful Lord, then Nanak is absorbed in the True One. ||1||

ਗੁਜਰੀ ਵਾਰ (ਮਃ ੫) (੨) ਸ. (ਮਃ ੫) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੫੧੮ ਪੰ. ੬  
Raag Goojree Guru Arjan Dev

ਮਃ ੫ ॥

Ma 5 ||

Fifth Mehl:

ਗੁਜਰੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੧੮

ਕਿਤੀ ਬੈਹਨਿ ਬੈਹਣੇ ਮੁਚੁ ਵਜਾਇਨਿ ਵਜ ॥

Kithee Baihanih Baihanae Much Vajaaein Vaj ||

Many sit on thrones, to the sounds of musical instruments.

ਗੁਜਰੀ ਵਾਰ (ਮਃ ੫) (੨) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੧੮ ਪੰ. ੭  
Raag Goojree Guru Arjan Dev

ਨਾਨਕ ਸਚੇ ਨਾਮ ਵਿਣੁ ਕਿਸੈ ਨ ਰਹੀਆ ਲਜ ॥੨॥

Naanak Sachae Naam Vin Kisai N Reheea Laj ||2||

O Nanak, without the True Name, no one's honor is safe. ||2||

ਗੁਜਰੀ ਵਾਰ (ਮਃ ੫) (੨) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੧੮ ਪੰ. ੭  
Raag Goojree Guru Arjan Dev

ਪਉੜੀ ॥

Pourree ||

Pauree:

ਗੁਜਰੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੧੮

ਤੁਧੁ ਧਿਆਇਨਿ ਬੇਦ ਕਤੇਬਾ ਸਣੁ ਖੜੇ ॥

Thudhh Dhhaaeinih Baedh Kathaebaa San Kharrae ||

The followers of the Vedas, the Bible and the Koran, standing at Your Door, meditate on You.

ਗੁਜਰੀ ਵਾਰਾ (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੫੧੮ ਪੰ. ੭  
Raag Goojree Guru Arjan Dev

ਗਣਤੀ ਗਣੀ ਨ ਜਾਇ ਤੇਰੈ ਦਰਿ ਪੜੇ ॥

Ganathee Ganee N Jaae Thaerai Dhar Parrae ||

Uncounted are those who fall at Your Door.

ਗੁਜਰੀ ਵਾਰਾ (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੫੧੮ ਪੰ. ੮  
Raag Goojree Guru Arjan Dev

ਬ੍ਰਹਮੇ ਤੁਧੁ ਧਿਆਇਨਿ ਇੰਦ੍ਰੁ ਇੰਦ੍ਰਾਸਣਾ ॥

Brehamae Thudhh Dhhiaaeinih Eindhrr Eindhraasanaa ||

Brahma meditates on You, as does Indra on his throne.

ਗੁਜਰੀ ਵਾਰਾ (ਮਃ ੫) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੫੧੮ ਪੰ. ੮  
Raag Goojree Guru Arjan Dev

ਸੰਕਰ ਬਿਸਨ ਅਵਤਾਰ ਹਰਿ ਜਸੁ ਮੁਖਿ ਭਣਾ ॥

Sankar Bisan Avathaar Har Jas Mukh Bhanaa ||

Shiva and Vishnu, and their incarnations, chant the Lord's Praise with their mouths,

ਗੁਜਰੀ ਵਾਰਾ (ਮਃ ੫) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੫੧੮ ਪੰ. ੯  
Raag Goojree Guru Arjan Dev

ਪੀਰ ਪਿਕਾਬਰ ਸੇਖ ਮਸਾਇਕ ਅਉਲੀਏ ॥

Peer Pikaabar Saekh Masaaeik Aouleeeae ||

As do the Pirs, the spiritual teachers, the prophets and the Shaykhs, the silent sages and the seers.

ਗੁਜਰੀ ਵਾਰਾ (ਮਃ ੫) ੨:੫ - ਗੁਰੂ ਗ੍ਰੰਥ ਸਾਹਿਬ: ਅੰਗ ੫੧੮ ਪੰ. ੯  
Raag Goojree Guru Arjan Dev

ਓਤਿ ਪੋਤਿ ਨਿਰੰਕਾਰ ਘਟਿ ਘਟਿ ਮਉਲੀਏ ॥

Outh Poth Nirankaar Ghatt Ghatt Mouleeeae ||

Through and through, the Formless Lord is woven into each and every heart.

ਗੁਜਰੀ ਵਾਰਾ (ਮਃ ੫) ੨:੬ - ਗੁਰੂ ਗ੍ਰੰਥ ਸਾਹਿਬ: ਅੰਗ ੫੧੮ ਪੰ. ੯  
Raag Goojree Guru Arjan Dev

ਕੂੜਹੁ ਕਰੇ ਵਿਣਾਸੁ ਧਰਮੇ ਤਗੀਐ ॥

Koorrahu Karae Vinaas Dharamae Thageeai ||

One is destroyed through falsehood; through righteousness, one prospers.

ਗੁਜਰੀ ਵਾਰਾ (ਮਃ ੫) ੨:੭ - ਗੁਰੂ ਗ੍ਰੰਥ ਸਾਹਿਬ: ਅੰਗ ੫੧੮ ਪੰ. ੧੦  
Raag Goojree Guru Arjan Dev

ਜਿਤੁ ਜਿਤੁ ਲਾਇਹਿ ਆਪਿ ਤਿਤੁ ਤਿਤੁ ਲਗੀਐ ॥੨॥

Jith Jith Laaeihi Aap Thith Thith Lageeai ||2||

Whatever the Lord links him to, to that he is linked. ||2||

ਗੁਜਰੀ ਵਾਰ (ਮਃ ੫) ੨:੮ - ਗੁਰੂ ਗ੍ਰੰਥ ਸਾਹਿਬ: ਅੰਗ ੫੧੮ ਪੰ. ੧੦

Raag Goojree Guru Arjan Dev

ਸਲੋਕੁ ਮਃ ੫ ॥

Salok Ma 5 ||

Shalok, Fifth Mehl:

ਗੁਜਰੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੧੮

ਚੰਗਿਆਈ ਆਲਕੁ ਕਰੇ ਬੁਰਿਆਈ ਹੋਇ ਸੇਰੁ ॥

Changiaaeanaee Aalak Karae Buriaaeanaee Hoe Saer ||

He is reluctant to do good, but eager to practice evil.

ਗੁਜਰੀ ਵਾਰ (ਮਃ ੫) (੩) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੫੧੮ ਪੰ. ੧੧

Raag Goojree Guru Arjan Dev

ਨਾਨਕ ਅਜੁ ਕਲਿ ਆਵਸੀ ਗਾਫਲ ਫਾਹੀ ਪੇਰੁ ॥੧॥

Naanak Aj Kal Aavasee Gaafal Faahee Paer ||1||

O Nanak, today or tomorrow, the feet of the careless fool shall fall into the trap. ||1||

ਗੁਜਰੀ ਵਾਰ (ਮਃ ੫) (੩) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੫੧੮ ਪੰ. ੧੧

Raag Goojree Guru Arjan Dev

ਮਃ ੫ ॥

Ma 5 ||

Fifth Mehl:

ਗੁਜਰੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੧੮

ਕਿਤੀਆ ਕੁਢੰਗ ਗੁਝਾ ਥੀਐ ਨ ਹਿਤੁ ॥

Kitheea Kudtang Gujhaa Thheeai N Hith ||

No matter how evil my ways are, still, Your Love for me is not concealed.

ਗੁਜਰੀ ਵਾਰ (ਮਃ ੫) (੩) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੫੧੮ ਪੰ. ੧੨

Raag Goojree Guru Arjan Dev

ਨਾਨਕ ਤੈ ਸਹਿ ਢਕਿਆ ਮਨ ਮਹਿ ਸਚਾ ਮਿਤੁ ॥੨॥

Naanak Thai Sehi Dtakiaa Man Mehi Sachaa Mith ||2||

Nanak: You, O Lord, conceal my short-comings and dwell within my mind; You are my true friend. ||2||

ਗੁਜਰੀ ਵਾਰ (ਮਃ ੫) (੩) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੫੧੮ ਪੰ. ੧੨

Raag Goojree Guru Arjan Dev

ਪਉੜੀ ॥

Pourree ||

Pauree:

ਗੁਜਰੀ ਕੀ ਵਾਰ: ੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੧੮

ਰਉ ਮਾਗਉ ਤੁਝੈ ਦਇਆਲ ਕਰਿ ਦਾਸਾ ਗੋਲਿਆ ॥

Ho Maago Thujhai Dhaeiaal Kar Dhaasaa Goliaa ||

I beg of You, O Merciful Lord: please, make me the slave of Your slaves.

ਗੁਜਰੀ ਵਾਰ (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੫੧੮ ਪੰ. ੧੩

Raag Goojree Guru Arjan Dev

ਨਉ ਨਿਧਿ ਪਾਈ ਰਾਜੁ ਜੀਵਾ ਬੋਲਿਆ ॥

No Nidhh Paaee Raaj Jeevaa Boliaa ||

I obtain the nine treasures and royalty; chanting Your Name, I live.

ਗੁਜਰੀ ਵਾਰ (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੫੧੮ ਪੰ. ੧੩

Raag Goojree Guru Arjan Dev

ਅੰਮ੍ਰਿਤ ਨਾਮੁ ਨਿਧਾਨੁ ਦਾਸਾ ਘਰਿ ਘਣਾ ॥

Anmrith Naam Nidhhaan Dhaasaa Ghar Ghanaa ||

The great ambrosial treasure, the Nectar of the Naam, is in the home of the Lord's slaves.

ਗੁਜਰੀ ਵਾਰ (ਮਃ ੫) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੫੧੮ ਪੰ. ੧੪

Raag Goojree Guru Arjan Dev

ਤਿਨ ਕੈ ਸੰਗਿ ਨਿਹਾਲੁ ਸ੍ਰਵਣੀ ਜਸੁ ਸੁਣਾ ॥

Thin Kai Sang Nihaal Sravanee Jas Sunaa ||

In their company, I am in ecstasy, listening to Your Praises with my ears.

ਗੁਜਰੀ ਵਾਰ (ਮਃ ੫) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੫੧੮ ਪੰ. ੧੪

Raag Goojree Guru Arjan Dev

ਕਮਾਵਾ ਤਿਨ ਕੀ ਕਾਰ ਸਰੀਰੁ ਪਵਿਤੁ ਹੋਇ ॥

Kamaavaa Thin Kee Kaar Sareer Pavith Hoe ||

Serving them, my body is purified.

ਗੁਜਰੀ ਵਾਰ (ਮਃ ੫) ੨:੫ - ਗੁਰੂ ਗ੍ਰੰਥ ਸਾਹਿਬ: ਅੰਗ ੫੧੮ ਪੰ. ੧੪

Raag Goojree Guru Arjan Dev

ਪਖਾ ਪਾਣੀ ਪੀਸਿ ਬਿਗਸਾ ਪੈਰ ਧੋਇ ॥

Pakhaa Paanee Pees Bigasaa Pair Dhohoe ||

I wave the fans over them, and carry water for them; I grind the corn for them, and washing their feet, I am over-joyed.

ਗੁਜਰੀ ਵਾਰ (ਮਃ ੫) ੨:੬ - ਗੁਰੂ ਗ੍ਰੰਥ ਸਾਹਿਬ: ਅੰਗ ੫੧੮ ਪੰ. ੧੫

Raag Goojree Guru Arjan Dev

ਆਪਹੁ ਕਛੂ ਨ ਹੋਇ ਪ੍ਰਭ ਨਦਰਿ ਨਿਹਾਲੀਐ ॥

Aapahu Kashhoo N Hoe Prabh Nadhar Nihaaleeai ||

By myself, I can do nothing; O God, bless me with Your Glance of Grace.

ਗੁਜਰੀ ਵਾਰ (ਮਃ ੫) ੩:੭ - ਗੁਰੂ ਗ੍ਰੰਥ ਸਾਹਿਬ: ਅੰਗ ੫੧੮ ਪੰ. ੧੫

Raag Goojree Guru Arjan Dev

ਮੋਹਿ ਨਿਰਗੁਣ ਦਿਚੈ ਥਾਉ ਸੰਤ ਧਰਮ ਸਾਲੀਐ ॥੩॥

Mohi Niragun Dhichai Thhaao Santh Dharam Saaleeai ||3||

I am worthless - please, bless me with a seat in the place of worship of the Saints. ||3||

ਗੁਜਰੀ ਵਾਰ (ਮਃ ੫) ੩:੮ - ਗੁਰੂ ਗ੍ਰੰਥ ਸਾਹਿਬ: ਅੰਗ ੫੧੮ ਪੰ. ੧੬

Raag Goojree Guru Arjan Dev

ਸਲੋਕ ਮਃ ੫ ॥

Salok Ma 5 ||

Shalok, Fifth Mehl:

ਗੁਜਰੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੧੮

ਸਾਜਨ ਤੇਰੇ ਚਰਨ ਕੀ ਹੋਇ ਰਹਾ ਸਦ ਧੁਰਿ ॥

Sajaan Thaerae Charan Kee Hoe Rehaa Sadh Dhhoor ||

O Friend, I pray that I may remain forever the dust of Your Feet.

ਗੁਜਰੀ ਵਾਰ (ਮਃ ੫) (੪) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੫੧੮ ਪੰ. ੧੬

Raag Goojree Guru Arjan Dev

ਨਾਨਕ ਸਰਣਿ ਤੁਹਾਰੀਆ ਪੇਖਉ ਸਦਾ ਹਜੁਰਿ ॥੧॥

Naanak Saran Thuhaareeaa Paekho Sadhaa Hajoor ||1||

Nanak has entered Your Sanctuary, and beholds You ever-present. ||1||

ਗੁਜਰੀ ਵਾਰ (ਮਃ ੫) (੪) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੫੧੮ ਪੰ. ੧੭

Raag Goojree Guru Arjan Dev

ਮਃ ੫ ॥

Ma 5 ||

Fifth Mehl:

ਗੁਜਰੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੧੮

ਪਤਿਤ ਪੁਨੀਤ ਅਸੰਖ ਹੋਹਿ ਹਰਿ ਚਰਣੀ ਮਨੁ ਲਾਗ ॥

Pathith Puneeth Asankh Hohi Har Charanee Man Laag ||

Countless sinners become pure, by fixing their minds on the Feet of the Lord.

ਗੁਜਰੀ ਵਾਰ (ਮਃ ੫) (੪) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੫੧੮ ਪੰ. ੧੭

Raag Goojree Guru Arjan Dev

ਅਠਸਠਿ ਤੀਰਥ ਨਾਮੁ ਪ੍ਰਭ ਜਿਸੁ ਨਾਨਕ ਮਸਤਕਿ ਭਾਗ ॥੨॥

Athasath Theerathh Naam Prabh Jis Naanak Masathak Bhaag ||2||

The Name of God is the sixty-eight holy places of pilgrimage, O Nanak, for one who has such destiny written upon his forehead. ||2||

ਗੁਜਰੀ ਵਾਰਾ (ਮਃ ੫) (੮) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੫੧੮ ਪੰ. ੧੮  
Raag Goojree Guru Arjan Dev

ਪਉੜੀ ॥

Pourree ||

Pauree:

ਗੁਜਰੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੧੮

ਨਿਤ ਜਪੀਐ ਸਾਸਿ ਗਿਰਾਸਿ ਨਾਉ ਪਰਵਦਿਗਾਰ ਦਾ ॥

Nith Japeeai Saas Giraas Naaoo Paravadhigaar Dhaa ||

With every breath and morsel of food, chant the Name of the Lord, the Cherisher.

ਗੁਜਰੀ ਵਾਰਾ (ਮਃ ੫) ੮:੧ - ਗੁਰੂ ਗ੍ਰੰਥ ਸਾਹਿਬ: ਅੰਗ ੫੧੮ ਪੰ. ੧੮  
Raag Goojree Guru Arjan Dev

ਜਿਸ ਨੋ ਕਰੇ ਰਹੰਮ ਤਿਸੁ ਨ ਵਿਸਾਰਦਾ ॥

Jis No Karae Rehanm This N Visaaradhaa ||

The Lord does not forget one upon whom He has bestowed His Grace.

ਗੁਜਰੀ ਵਾਰਾ (ਮਃ ੫) ੮:੨ - ਗੁਰੂ ਗ੍ਰੰਥ ਸਾਹਿਬ: ਅੰਗ ੫੧੮ ਪੰ. ੧੯  
Raag Goojree Guru Arjan Dev

ਆਪਿ ਉਪਾਵਣਹਾਰ ਆਪੇ ਹੀ ਮਾਰਦਾ ॥

Aap Oupaavanehaar Aapae Hee Maaradhaa ||

He Himself is the Creator, and He Himself destroys.

ਗੁਜਰੀ ਵਾਰਾ (ਮਃ ੫) ੮:੩ - ਗੁਰੂ ਗ੍ਰੰਥ ਸਾਹਿਬ: ਅੰਗ ੫੧੮ ਪੰ. ੧੯  
Raag Goojree Guru Arjan Dev